

ਕੰਮ 'ਤੇ ਸੱਟ? ਇੱਥੇ ਕੀ ਕਰਨਾ ਹੈ



ਮੈਂ ਇਕ ਵਰਕਰ ਹਾਂ ਅਤੇ ਮੇਰੀ ਸੱਟ ਜਾਂ ਬੀਮਾਰੀ ਕੰਮ ਨਾਲ ਸੰਬੰਧਿਤ ਹੈ। ਮੈਂ ਕੀ ਕਰਾਂ?

- ਜੇ ਤੁਹਾਨੂੰ ਮੈਡੀਕਲ ਸੰਭਾਲ ਦੀ ਲੋੜ ਹੈ ਤਾਂ ਕਿਸੇ ਡਾਕਟਰ, ਨਰਸ ਪ੍ਰੈਕਟੀਸ਼ਨਰ, ਫਿਜ਼ੀਓਥੈਰੇਪਿਸਟ ਜਾਂ ਕਾਇਰੋਪ੍ਰੈਕਟਰ ਕੋਲ ਜਾਓ ਅਤੇ ਉਸ ਸਿਹਤ ਸੰਭਾਲ ਪ੍ਰਦਾਨ ਕਰਨ ਵਾਲੇ ਨੂੰ ਦੱਸੋ ਕਿ ਤੁਹਾਡੇ ਸੱਟ ਕੰਮ 'ਤੇ ਲੱਗੀ ਹੈ।
- ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਸੱਟ ਬਾਰੇ ਆਪਣੇ ਕੰਮ-ਮਾਲਕ ਨੂੰ ਦੱਸੋ।
- ਡਬਲਿਊ ਸੀ ਬੀ ਦੇ ਵੈੱਬਸਾਈਟ wcb.pe.ca 'ਤੇ ਜਾਓ ਅਤੇ ਫਾਈਲ ਯੂਅਰ ਕਲੇਮ 'ਤੇ ਕਲਿੱਕ ਕਰੋ। ਕਲੇਮ ਦਾ ਅਮਲ ਸ਼ੁਰੂ ਕਰਨ ਲਈ ਇਹ ਸਭ ਤੋਂ ਤੇਜ਼ ਤਰੀਕਾ ਹੈ।
- ਜਾਂ, ਤੁਸੀਂ ਵਰਕਰ ਦੀ ਰਿਪੋਰਟ ਨੂੰ ਭਰ ਸਕਦੇ ਹੋ ਜੇ WCB ਦੀ ਵੈੱਬਸਾਈਟ 'ਤੇ, WCB ਦਫਤਰ ਜਾਂ ਤੁਹਾਡੇ ਮਾਲਕ ਤੋਂ ਉਪਲਬਧ ਹੈ।
- ਤੁਹਾਨੂੰ ਕੰਮ ਤੋਂ ਛੁੱਟੀ ਲੈਣੀ ਪਵੇ ਜਾਂ ਨਾ, ਵਰਕਰਜ਼ ਰਿਪੋਰਟ ਭਰਨੀ ਜ਼ਰੂਰੀ ਹੈ।

ਮੈਂ ਇਕ ਕੰਮ-ਮਾਲਕ ਹਾਂ ਅਤੇ ਮੇਰੇ ਇਕ ਵਰਕਰ ਦੇ ਕੰਮ 'ਤੇ ਸੱਟ ਲੱਗੀ ਹੈ ਜਾਂ ਉਸ ਦੀ ਬੀਮਾਰੀ ਕੰਮ ਨਾਲ ਸੰਬੰਧਿਤ ਹੈ। ਮੈਂ ਕੀ ਕਰਾਂ?

- ਜਾਣਕਾਰੀ ਮਿਲਣ ਤੋਂ ਬਾਅਦ ਤਿੰਨ ਦਿਨਾਂ ਦੇ ਵਿੱਚ ਵਿੱਚ wcb.pe.ca 'ਤੇ ਡਬਲਿਊ ਸੀ ਬੀ ਦੀ ਆਨਲਾਈਨ ਸਰਵਿਸਜ਼ ਦੀ ਵਰਤੋਂ ਕਰਦਿਆਂ ਡਬਲਿਊ ਸੀ ਬੀ ਨੂੰ ਸੱਟ ਬਾਰੇ ਦੱਸੋ।
- ਜਾਂ, ਤੁਸੀਂ WCB ਦੀ ਵੈੱਬਸਾਈਟ ਜਾਂ WCB ਦਫਤਰ 'ਤੇ ਉਪਲਬਧ ਰੁਜ਼ਗਾਰਦਾਤਾ ਦੀ ਰਿਪੋਰਟ ਨੂੰ ਭਰ ਸਕਦੇ ਹੋ।
- ਕੰਮ-ਮਾਲਕ ਦੀ ਰਿਪੋਰਟ ਭਰਨੀ ਜ਼ਰੂਰੀ ਹੈ, ਬੇਸ਼ੱਕ ਵਰਕਰ ਨੇ ਕੰਮ ਤੋਂ ਛੁੱਟੀ ਨਾ ਵੀ ਲਈ ਹੋਵੇ।
- ਕੰਮ-ਮਾਲਕ ਦੀ ਰਿਪੋਰਟ ਦੀ ਲੋੜ ਹੈ ਭਾਵੇਂ ਵਰਕਰ ਕਲੇਮ ਕਰਨ ਦੀ ਚੋਣ ਕਰਦਾ ਹੈ ਜਾਂ ਨਹੀਂ।
- ਕਾਨੂੰਨ ਦੀ ਮੰਗ ਅਨੁਸਾਰ, 24 ਘੰਟੇ ਖੁੱਲ੍ਹੀ ਰਹਿਣ ਵਾਲੀ ਆਕੂਪੇਸ਼ਨਲ ਹੈਲਥ ਐਂਡ ਸੇਫਟੀ ਐਮਰਜੰਸੀ ਲਾਈਨ 'ਤੇ 902-628-7513 'ਤੇ ਫੋਨ ਕਰਕੇ ਕੰਮ ਨਾਲ ਸੰਬੰਧਿਤ ਸਾਰੀਆਂ ਗੰਭੀਰ ਸੱਟਾਂ ਜਾਂ ਧਮਾਕਿਆਂ ਬਾਰੇ ਇਕਦਮ ਰਿਪੋਰਟ ਕਰੋ।



ਹੋਰ ਜਾਣਕਾਰੀ ਲਈ



wcb.pe.ca



workerservices@wcb.pe.ca



902-368-5680 ਜਾਂ ਟੋਲ-ਫ੍ਰੀ 1-800-237-5049



14 Weymouth Street, Charlottetown, PE